

ਤੁਰੰਤ ਰਿਲੀਜ਼ ਲਈ

ਡੇਲੋਇਟ ਨੇ ਕਾਉਂਸਿਲ-ਅਥਾਰਾਈਜ਼ਡ ਜਾਂਚ ਪੂਰੀ ਕੀਤੀ

ਬ੍ਰੈਂਪਟਨ, ਓਨਟਾਰੀਓ (29 ਸਤੰਬਰ, 2021) – ਸੁਤੰਤਰ ਇਨਵੈਸਟੀਗੇਟਰ ਅਤੇ ਫੋਰੈਂਸਿਕ ਆਡਿਟਰ ਡੇਲੋਇਟ (Deloitte) ਨੇ, 22 ਅਪ੍ਰੈਲ, 2021 ਨੂੰ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਵੱਲੋਂ ਪ੍ਰਾਪਤ ਕੀਤੇ ਐਡਮਿਨਿਸਟ੍ਰੇਟਿਵ ਆਚਰਨ ਦੇ ਸਬੰਧ ਵਿੱਚ ਇਲਜ਼ਾਮਾਂ ਦੀ ਜਾਂਚ ਪੂਰੀ ਕਰ ਲਈ ਹੈ, ਇਸ ਵਿੱਚ ਨਿੱਜੀ ਮੁੱਦੇ ਵੀ ਸ਼ਾਮਲ ਹਨ।

ਇਲਜ਼ਾਮਾਂ ਦੀ ਸਮੀਖਿਆ ਕਰਨ ਤੋਂ ਇਲਾਵਾ, ਸਿਟੀ ਕਾਉਂਸਿਲ ਨੇ ਉਹਨਾਂ ਕਰਮਚਾਰੀਆਂ ਅਤੇ ਨਿਵਾਸੀਆਂ ਨੂੰ ਮੌਕਾ ਪ੍ਰਦਾਨ ਕਰਨ ਵਾਸਤੇ ਇੱਕ ਗੁਮਨਾਮ ਪੋਰਟਲ ਖੋਲ੍ਹਣ ਦਾ ਨਿਰਦੇਸ਼ ਦਿੱਤਾ ਸੀ, ਜੋ ਸਿਟੀ ਦੀ ਪ੍ਰਕਿਰਿਆ ਜਾਂ ਅਮਲੇ ਨਾਲ ਸਬੰਧਿਤ ਕਿਸੇ ਵੀ ਮੁੱਦਿਆਂ ਦੀ ਰਿਪੋਰਟ ਕਰਨਾ ਚਾਹੁੰਦੇ ਹੋਣ।

ਡੇਲੋਇਟ ਵੱਲੋਂ ਵਿਆਪਕ ਜਾਂਚ ਤੋਂ ਬਾਅਦ, ਇਸਦੇ ਕਰਮਚਾਰੀਆਂ ਅਤੇ ਤੀਜੀ ਧਿਰ ਦੇ ਵਿਕਰੇਤਾਵਾਂ ਵੱਲੋਂ ਕਿਸੇ ਤਰ੍ਹਾਂ ਦੀ ਗੈਰਕਨੂੰਨੀ ਗਤੀਵਿਧੀ ਜਾਂ ਪੱਖਪਾਤ ਵਾਲੇ ਵਿਵਹਾਰ ਨਹੀਂ ਮਿਲੇ।

ਡੇਲੋਇਟ ਵੱਲੋਂ ਪ੍ਰਾਪਤ ਜਨਤਾ ਦੇ ਇਲਜ਼ਾਮਾਂ ਵਿੱਚੋਂ, ਰਿਪੋਰਟ ਮਿਲੀ ਸੀ ਕਿ ਕਾਰਪੋਰੇਟ ਪਾਲਸੀਆਂ ਦੀ ਪੂਰੀ ਪਾਲਣਾ ਹੋ ਰਹੀ ਹੈ ਪਰੰਤੂ ਡਾਇਰੈਕਟਰ-ਲੈਵਲ ਤੇ ਸਿਟੀ ਦੀਆਂ ਪਾਲਸੀਆਂ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਵਿੱਚ ਐਡਮਿਨਿਸਟ੍ਰੇਟਿਵ ਗੈਰ-ਅਨੁਪਾਲਣ ਦੀਆਂ ਦੋ ਘਟਨਾਵਾਂ ਹੋਈਆਂ ਹਨ, ਮੌਜੂਦਾ ਕੰਮ ਦੇ ਵਿਸਤਾਰ ਲਈ ਪੂਰੇ ਕੀਤੇ ਲਿਮਿਟੇਡ ਟੈਂਡਰਿੰਗ ਫਾਰਮ ਦੀ ਘਾਟ ਨਾਲ ਸਬੰਧਿਤ ਸੀ ਅਤੇ ਦੂਜੀ ਲਿਮਿਟੇਡ ਟੈਂਡਰਿੰਗ ਫਾਰਮ ਦੀ ਘਾਟ ਨਾਲ ਸਬੰਧਿਤ ਸੀ। ਦਸਤਾਵੇਜ਼ਾਂ ਨਾਲ ਸਬੰਧਿਤ ਅਨੁਪਾਲਣ ਜੋਖਮਾਂ ਨੂੰ ਘਟਾਉਣ ਦੇ ਇਰਾਦੇ ਨਾਲ, ਇਸ ਵੇਲੇ ਫਾਈਨੈਂਸ ਪ੍ਰਕਿਰਿਆ ਦੇ ਆਟੋਮੇਟ ਪਹਿਲੂਆਂ ਲਈ ਸਿਟੀ ਦੇ ਯਤਨ ਜਾਰੀ ਹਨ।

ਜਾਂਚ ਦੇ ਕਾਉਂਸਿਲ-ਨਿਰਦੇਸ਼ਿਤ ਛੇ ਖੇਤਰਾਂ ਵਿੱਚੋਂ ਹਰੇਕ ਦੇ ਸਬੰਧ ਵਿੱਚ ਡੇਲੋਇਟ ਦੇ ਨਿਸ਼ਕਰਸ਼ਾਂ ਦਾ ਸਾਰ ਹੇਠਾਂ ਦਿੱਤਾ ਗਿਆ ਹੈ।

1. ਕੰਮ ਤੇ ਰੱਖਣ ਦੀਆਂ ਵਿਧੀਆਂ

ਡੇਲੋਇਟ ਨੇ ਕੰਮ ਤੇ ਰੱਖਣ ਸਬੰਧੀ ਗਲਤ ਪ੍ਰਕਿਰਿਆ ਦੇ ਇਲਜ਼ਾਮਾਂ ਦੀ ਜਾਂਚ ਕੀਤੀ, ਜੋ ਸਮੀਖਿਆ ਕਰਨ ਤੇ ਸਿੱਧ ਨਹੀਂ ਹੋਏ ਜਾਂ ਉਹਨਾਂ ਵਿੱਚ ਹੋਰ ਜਾਂਚ ਕਰਨ ਲਈ ਪੂਰੇ ਵੇਰਵਿਆਂ ਦੀ ਘਾਟ ਸੀ।

2. ਖਰੀਦ ਸਬੰਧੀ ਮੁੱਦੇ

ਡੇਲੋਇਟ ਵੱਲੋਂ ਜਾਂਚ ਕੀਤੇ ਛੇ ਵਿੱਚੋਂ ਚਾਰ ਕਾਨਟਰੈਕਟਰਾਂ ਨੇ, ਪਰਚੇਜਿੰਗ ਬਾਇ-ਲਾਅ (Purchasing By-law) ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ। ਡੇਲੋਇਟ ਨੇ ਮੌਜੂਦਾ ਕੰਮ ਦੇ ਵਿਸਤਾਰ ਲਈ ਪੂਰੇ ਕੀਤੇ ਲਿਮਿਟੇਡ ਟੈਂਡਰਿੰਗ ਫਾਰਮ ਦੀ ਘਾਟ ਅਤੇ ਦੂਜੀ, ਟੈਂਡਰਿੰਗ ਫਾਰਮ ਦੀ ਘਾਟ ਨਾਲ ਸਬੰਧਿਤ, ਸਿਟੀ ਦੀਆਂ ਪਾਲਸੀਆਂ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਵਿੱਚ ਗੈਰ-ਅਨੁਪਾਲਣ ਦੀ ਇੱਕ ਘਟਨਾ ਦੀ ਪਛਾਣ ਕੀਤੀ। ਇਹ ਦੋਵੇਂ ਡਾਇਰੈਕਟਰ-ਲੈਵਲ ਤੇ ਸਨ।

3. ਪੱਖਪਾਤ ਸਬੰਧੀ ਇਲਜ਼ਾਮ

ਪੱਖਪਾਤ ਸਬੰਧੀ ਵਿਵਹਾਰ ਦੇ ਇਲਜ਼ਾਮ ਸਿੱਧ ਨਹੀਂ ਹੋਏ ਜਾਂ ਉਹਨਾਂ ਵਿੱਚ ਹੋਰ ਜਾਂਚ ਕਰਨ ਲਈ ਪੂਰੇ ਵੇਰਵਿਆਂ ਦੀ ਘਾਟ ਸੀ।

4. ਕਾਰਜ ਸਥਾਨ ਵਿਖੇ ਯੱਕੇਸ਼ਾਰੀ ਅਤੇ ਉਤਪੀੜਨ

ਜਿਸ ਸਮੇਂ ਜਾਂਚ ਦਾ ਸਿੱਟਾ ਕੱਢਿਆ ਗਿਆ, ਉਸ ਸਮੇਂ ਸਿਟੀ ਦੀਆਂ ਲਾਗੂ ਪਾਲਸੀਆਂ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀਆਂ ਉਲੰਘਣਾਵਾਂ ਦੇ ਇਲਜ਼ਾਮਾਂ ਦੇ ਸਬੰਧ ਵਿੱਚ ਕੋਈ ਸਿੱਟਾ ਨਹੀਂ ਮਿਲਿਆ।

5. ਜਾਣਕਾਰੀ ਦੀ ਬਰਬਾਦੀ

ਜਾਣਕਾਰੀ ਦੀ ਬਰਬਾਦੀ ਦੇ ਇਲਜ਼ਾਮ ਸਿੱਧ ਨਹੀਂ ਹੋਏ।

6. ਸਟੈਂਡਰਡ ਪਾਲਸੀ ਅਤੇ ਪ੍ਰਕਿਰਿਆ ਸਬੰਧੀ ਅਨੁਪਾਲਣ

ਗਲਤ ਮੁਆਵਜ਼ੇ ਦੇ ਇਲਜ਼ਾਮਾਂ ਦੀ ਸਮੀਖਿਆ ਕਰਨ ਤੇ, ਡੇਲੋਇਟ ਨੂੰ ਪਹਿਲਾਂ ਤੋਂ ਬਣੇ ਸਬੰਧ ਕਰਕੇ ਤਰਫਦਾਰੀ ਦੇ ਕਾਰਨ ਸਟੈਂਡਰਡ ਪ੍ਰਕਿਰਿਆ ਤੋਂ ਪਰੇ ਕੰਮ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ। ਗਲਤ ਕਰਮਚਾਰੀ ਟ੍ਰਾਂਸਫਰ ਦੇ ਇਲਜ਼ਾਮਾਂ ਦੀ ਸਮੀਖਿਆ ਕਰਨ ਤੇ, ਡੇਲੋਇਟ ਨੂੰ ਕੋਈ ਪਾਲਸੀ ਉਲੰਘਣਾਵਾਂ ਨਹੀਂ ਮਿਲੀਆਂ।

ਬਾਅਦ ਵਿੱਚ ਓਨਟਾਰੀਓ ਦੇ ਲੋਕਪਾਲ (Ontario Ombudsman) ਅਤੇ ਪੀਲ ਰੀਜਨਲ ਪੁਲਿਸ (Peel Regional Police) ਵੱਲੋਂ ਇਸ ਮੁੱਦੇ ਦੀਆਂ ਪਿਛਲੀਆਂ ਸਮੀਖਿਆਵਾਂ ਦੇ ਦੁਆਰਾ, ਇਹਨਾਂ ਸਿੱਟਿਆਂ ਦੀ ਹਿਮਾਇਤ ਕੀਤੀ ਗਈ ਹੈ।

ਸਿਟੀ, ਸਟਾਫ਼ ਅਤੇ ਤੀਜੀ ਧਿਰ ਦੇ ਵਿਕਰੇਤਾਵਾਂ ਸਮੇਤ, ਹਰ ਉਸ ਵਿਅਕਤੀ ਦਾ ਧੰਨਵਾਦ ਕਰਦੀ ਹੈ, ਜਿਸਨੇ ਜਾਂਚ ਵਿੱਚ ਸਹਿਯੋਗ ਕੀਤਾ।

ਡੇਲੋਇਟ ਦੀ ਰਿਪੋਰਟ, ਸਿਟੀ ਦੀ [ਵੈਬਸਾਈਟ \(website\)](#) ਤੇ ਜਨਤਾ ਲਈ ਉਪਲਬਧ ਹੈ ਅਤੇ ਰਿਪੋਰਟ ਦੀਆਂ ਸਮੱਗਰੀਆਂ ਬਾਰੇ ਸਵਾਲ ਡੇਲੋਇਟ ਨੂੰ ਭੇਜੇ ਜਾ ਸਕਦੇ ਹਨ।

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca

